

ਆਈ. ਸੀ. ਏ. ਆਰ - ਭਾਰਤੀ ਖੇਤੀਬਾੜੀ ਖੋਜ ਸੰਸਥਾ
ਨਰਮੇ-ਕਪਾਹ ਦੀ ਫਸਲ ਲਈ (20 ਤੋਂ 26 ਜੂਨ 2016) ਹਫਤੇ ਲਈ ਸਿਫਾਰਿਸ਼ਾਂ

‘ਇਹ ਸਲਾਹਾਂ ਪ੍ਰਾਤਿਕ ਬੇਕੀਬਾੜੀ ਯੂਨੀਵਰਸਿਟੀਆਂ ਤੋਂ ਆਈਆਂ ਸਿਫਾਰਿਸ਼ਾਂ ਅਨੁਸਾਰ ਹਨ’

ਸਿਤੰਬਰ	ਮੌਹਿ (ਪੰਜਾਬ)							ਸਲਾਹ	
	ਯੂਨ 2016								
	20	21	22	23	24	25	26		
ਪੰਜਾਬ									
ਬਠਿੰਡਾ	3	1	0	0	0	0	0	1. ਪੰਜਾਬ ਪ੍ਰਾਤਿ ਵਿੱਚ ਨਰਮੇ-ਕਪਾਹ ਦੀ ਫਸਲ ਆਪਣੀ ਮੁੱਢਲੀ ਅਵਸਥਾ ਵਿੱਚ ਹੈ।	
ਫਿਰੋਜ਼ਪੁਰ	0	2	0	0	0	0	0	2. ਨਰਮੇ-ਕਪਾਹ ਅਤੇ ਨਦੀਨਾਂ ਉਤੇ ਚਿੱਟੀ ਮੱਖੀ ਲਈ ਸਰਵੇਖਣ ਲਗਾਤਾਰ ਚੱਲ ਰਿਹਾ ਹੈ।	
ਮੁਕਤਸਰ	0	1	0	0	0	0	0	3. ਖੇਤਾਂ ਨੂੰ ਨਦੀਨ ਰਹਿਤ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।	
ਮਾਨਸਾ	1	1	0	0	0	0	0	4. ਫਰੀਦਕੋਟ ਵਿੱਚ ਔਸਤਨ ਚਿੱਟੀ ਮੱਖੀ ਨਰਮੇ ਉਤੇ ਵੱਖ-ਵੱਖ ਪਿੰਡਾਂ ਵਿੱਚ ਦੇਖੀ ਗਈ ਸਿਵੇਂ ਕਿ ਬੀੜ ਵਿੱਚ 0.6, ਸਿੱਖਾਂ ਵਾਲਾ ਵਿੱਚ 17.2, ਕਲੇਰ ਅਤੇ ਡੋਡ ਵਿੱਚ 7.0, ਚਹਿਲ ਵਿੱਚ 3.0 ਅਤੇ ਖਾਰੇ ਵਿੱਚ 2.20 ਚਿੱਟੀ ਮੱਖੀ ਪ੍ਰਤੀ ਤਿੰਨ ਪੱਤੇ ਪਾਈ ਗਈ ਹੈ। ਇਸ ਤੋਂ ਇਲਾਵਾ ਮੁਕਤਸਰ ਜਿਲ੍ਹੇ ਦੇ ਪਿੰਡ ਭੂਗ ਗੁਜਰ ਵਿੱਚ 5.9, ਉਦੇਕਰਨ ਵਿੱਚ 22.5 ਅਤੇ ਕੋਟਲੀ ਵਿੱਚ 29.2 ਚਿੱਟੀ ਮੱਖੀ ਪ੍ਰਤੀ ਤਿੰਨ ਪੱਤਾ ਪਾਈ ਗਈ ਹੈ ਜਦ ਕਿ ਫਾਜਿਲਕਾ ਜਿਲ੍ਹੇ ਦੇ ਪਿੰਡ ਗੋਬਿੰਦਗੜ੍ਹ ਵਿੱਚ 16.3 ਚਿੱਟੀ ਮੱਖੀ ਪ੍ਰਤੀ 3 ਪੱਤੇ ਪਾਈ ਗਈ ਹੈ।	
ਹਰਿਆਣਾ									
ਸਰਸਾ	1	0	0	0	0	0	0	5. ਬਾਰਸ ਨਾ ਹੋਣ ਦੀ ਹਾਲਤ ਵਿੱਚ, ਕਿਸਾਨ ਵੀਰਾਂ ਨੂੰ ਨਰਮੇ-ਕਪਾਹ ਦੀ ਫਸਲ ਦੀ ਪਹਿਲੀ ਸਿੰਚਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਫਸਲ ਨੂੰ ਝੁਲਸਣ ਤੋਂ ਬਚਾਇਆ ਜਾ ਸਕੇ।	
ਹਿਸਾਰ	0	0	0	0	0	0	0	6. ਸਿੰਚਾਈ ਤੋਂ ਬਾਅਦ, ਨਰਮੇ ਕਪਾਹ ਨੂੰ ਨਾਈਟਰੋਜਨ ਦੀ ਪਹਿਲੀ ਕਿਸਤ (65 ਕਿਲੋ ਯੂਰੀਆ ਪ੍ਰਤੀ ਏਕੜ ਬੀ.ਟੀ. ਨਰਮੇ ਲਈ ਅਤੇ 30-35 ਕਿਲੋ ਯੂਰੀਆ ਪ੍ਰਤੀ ਏਕੜ ਨਾਨ ਬੀ.ਟੀ. ਕਿਸਮਾਂ ਲਈ) ਦੇ ਦਿੰਦਿ।	
ਫਤਿਆਬਾਦ	1	0	0	0	0	0	0	7. ਹਰਿਆਣਾ ਪ੍ਰਾਤਿ ਦੇ ਲੱਗਭੱਗ ਸਾਰੇ ਇਲਾਕਿਆਂ ਵਿੱਚ ਨਰਮੇ ਦੀ ਫਸਲ ਆਪਣੀ ਮੁੱਢਲੀ ਅਵਸਥਾ ਵਿੱਚ ਹੈ।	
ਹਨੌਰਾਨਗਰ	1	0	2	3	2	0	0	8. ਕਿਸਾਨ ਵੀਰਾਂ ਨੂੰ ਨਰਮੇ ਦੀ ਫਸਲ ਵਿੱਚ ਕੀੜਿਆਂ ਦੇ ਹਫ਼ਤੇਵਾਰ ਸਰਵੇਖਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਰਸਾਇਣਕ/ਕੀਟਨਾਸ਼ਕਾਂ ਦੀ ਦੇਰੀ ਨਾਲ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਨਿੰਮੀਸੀਡੀਨ 300 ਪੀ.ਪੀ.ਐਮ @ 1 ਲਿਟਰ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।	
ਬਾਂਸਵਾੜਾ	0	0	2	3	2	0	0	9. ਲੋੜ ਦੇ ਅਨੁਸਾਰ ਹੀ ਨਰਮੇ-ਕਪਾਹ ਦੀ ਫਸਲ ਦੀ ਸਿੰਚਾਈ ਕਰੋ।	
								10. ਸਿਰਸਾ ਵਿੱਚ ਨਰਮੇ-ਕਪਾਹ ਦੀ ਫਸਲ 30-35 ਦਿਨਾਂ ਦੀ ਹੈ। ਕਾਫ਼ੀ ਥਾਵਾਂ ਉਤੇ ਕਿਸਾਨਾਂ ਨੇ ਯੂਰੀਆ ਦੀ ਪਹਿਲੀ ਕਿਸਤ ਫਸਲ ਨੂੰ ਦੇ ਦਿੱਤੀ ਹੈ।	
								11. ਪਹਿਲੀ ਸਿੰਚਾਈ ਤੋਂ ਬਾਅਦ ਨਰਮੇ-ਕਪਾਹ ਵਿੱਚ ਨਦੀਨ ਦੇਖੇ ਗਏ ਹਨ ਅਤੇ ਇਹ ਖੇਤਾਂ ਦੇ ਵੱਟ ਬੰਨੇ ਅਤੇ ਨਾਲ ਲਗਦੀਆਂ ਜਗ੍ਹਾਂ ਵਿੱਚ ਪਾਏ ਗਏ ਹਨ।	
								12. ਚਿੱਟੀ ਮੱਖੀ 0 ਤੋਂ 15 ਪ੍ਰਤੀ ਤਿੰਨ ਪੱਤੇ ਪਾਈ ਗਈ ਹੈ।	

ਜਿਸ ਵਿੱਚ ਮੁਸੇਬਵਾਲਾ ਪਿੰਡ ਵਿੱਚ 15 ਚਿੱਟੀ ਮੱਖੀ ਪੜ੍ਹੀ ਤਿੰਨ ਪੱਤੇ ਪਾਈ ਗਈ ਹੈ ਅਤੇ ਇਹ ਨਰਮੋ-ਕਪਾਹ ਦੀ ਫਸਲ ਬਿਲਕੁਲ ਸੜਕ ਦੇ ਕਿਨਾਰੇ ਉੱਤੇ ਸੀ ਅਤੇ ਫਸਲ 75 ਦਿਨਾਂ ਦੀ ਸੀ।

13. ਕਈ ਥਾਵਾਂ ਉੱਤੇ, ਦੇਸੀ ਕਪਾਹ ਵਿੱਚ ਜੜਾਂ ਦੇ ਗਲ੍ਹਣ ਦੀ ਸ਼ਿਕਾਇਤ ਪਾਈ ਗਈ ਹੈ।

14. ਕਿਸਾਨ ਵੀਰਾਂ ਨੂੰ ਨਰਮੇ ਦੀ ਫਸਲ ਵਿੱਚ ਕੀਝਿਆ ਦਾ ਲਗਾਤਾਰ ਸਰਵੇਖਣ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

15. ਜਿਥੇ ਨਰਮੋ-ਕਪਾਹ ਦੀ ਫਸਲ ਕਿੰਨੂੰ ਦੇ ਬਾਰਾਂ ਨਾਲ ਹੈ ਉਥੇ ਸਰਵੇਖਣ ਬਹੁਤ ਚੰਗੀ ਤਰ੍ਹਾਂ ਕਰਨਾ ਚਾਹੀਦਾ ਹੈ।

16. ਸਿਹੜੇ ਥਾਵਾਂ ਉੱਤੇ ਚਿੱਟੀ ਮੱਖੀ ਆਪਣੀ ਆਰਥਿਕ ਕਗਾਰ ਪਾਰ ਕਰ ਚੁੱਕੀ ਹੋਵੇ ਉਥੇ ਨਿੰਮ ਅਧਾਰਤ ਸਪਰੋਅ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।

17. ਪਹਿਲੀ ਸਿੰਚਾਈ ਤੋਂ ਬਾਅਦ ਨਰਮੋ-ਕਪਾਹ ਦੀ ਫਸਲ ਨੂੰ ਨਦੀਨਾਂ ਤੋਂ ਰਹਿਤ ਅਤੇ ਸਾਫ਼ ਰੱਖਣ ਲਈ ਸਲਾਹ ਦਿੱਤੀ ਜਾਂਦੀ ਹੈ।

18. ਕਿਸਾਨ ਵੀਰਾਂ ਨੂੰ ਨਾਈਟਰੋਜਨ (ਯੁਰੀਆ) ਦੀ ਸਿਫ਼ਾਰਿਸ਼ ਕੀਤੀ ਹੋਈ ਮਾਤਰਾ ਹੀ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਜ਼ਿਆਦਾ ਮਾਤਰਾ ਬਿਲਕੁਲ ਗੁਰੇਜ਼ ਕਰਨੀ ਚਾਹੀਦੀ ਹੈ।